

ਤੁਰੰਤ ਰਿਲੀਜ਼ ਲਈ

## ਬ੍ਰੈਮਪਟਨ ਵਿੱਚ ਕਾਊਂਟਡਾਊਨ ਟੂ ਕੋਲੀਜ਼ਨ!

ਬ੍ਰੈਮਪਟਨ, ਓਨਟੈਰੀਓ (13 ਮਈ, 2022) – ਸਿਟੀ ਆਫ ਬ੍ਰੈਮਪਟਨ ਦਾ ਇਕੋਨੋਮਿਕ ਡਿਵੈਲਪਮੈਂਟ ਆਫਿਸ (ਈ.ਡੀ.ਓ.) (Economic Development Office) (EDO), ਬੁੱਧਵਾਰ, 18 ਮਈ ਨੂੰ, ਸ਼ਾਮ 6 ਵਜੇ ਤੋਂ ਰਾਤ 10 ਵਜੇ ਤੱਕ, ਦ ਰੋਜ਼ ਬ੍ਰੈਮਪਟਨ (The Rose Brampton) ਵਿਖੇ, [ਕਾਊਂਟਡਾਊਨ ਟੂ ਕੋਲੀਜ਼ਨ \(Countdown to Collision\)](#) ਦੀ ਮੇਜ਼ਬਾਨੀ ਕਰਨ ਲਈ ਉਤਸ਼ਾਹਿਤ ਹੈ।

ਟੋਰੋਂਟੋ ਵਿੱਚ ਕੋਲੀਜ਼ਨ ਕਾਨਫਰੰਸ (Collision Conference) ਦੀ ਤਿਆਰੀ ਕਰਦੇ ਹੋਏ, ਬ੍ਰੈਮਪਟਨ ਨੂੰ ਕੈਨੇਡਾ ਦੇ ਛੇ ਸ਼ਹਿਰਾਂ ਵਿੱਚੋਂ ਇੱਕ ਵਜੋਂ ਚੁਣਿਆ ਗਿਆ ਸੀ, ਜੋ 20 ਤੋਂ 23 ਜੂਨ ਤੱਕ ਟੋਰੋਂਟੋ ਵਿੱਚ ਕਾਨਫਰੰਸ ਤੋਂ ਪਹਿਲਾਂ, ਸੋਚ-ਵਿਚਾਰ ਕਰਨ ਅਤੇ ਟੈਕ ਈਕੋਸਿਸਟਮਾਂ ਨੂੰ ਇਕੱਠੇ ਲਿਆਉਣ ਲਈ, ਵਿਅਕਤੀਗਤ ਕਾਰਜਕਰਮ ਦੀ ਮੇਜ਼ਬਾਨੀ ਕਰੇਗਾ।

ਇਸ ਮੁਫਤ ਕਾਊਂਟਡਾਊਨ ਟੂ ਕੋਲੀਜ਼ਨ (Countdown to Collision) ਕਾਰਜਕਰਮ ਵਿੱਚ, ਆਈਜ਼ੈਕ ਓਲੋਲਾਫੇ ਜੂਨੀਅਰ (Isaac Olowolafe Jr.) ਦੇ ਨਾਲ ਫਾਇਰਸਾਈਡ ਚੈਟ ਹੋਵੇਗੀ ਅਤੇ ਵੇਸ ਹਾਲ (Wes Hall) ਵੱਲੋਂ ਮੁੱਖ ਬੁਲਾਰਾ ਹੋਵੇਗਾ, ਉਸਦੇ ਬਾਅਦ ਰਿਸੈਪਸ਼ਨ ਅਤੇ ਬ੍ਰੈਮਪਟਨ ਦੀ ਸਟਾਰਟ-ਅਪ ਕਮਿਊਨਿਟੀ ਦੇ ਮੈਂਬਰਾਂ ਦੇ ਨਾਲ ਨੈੱਟਵਰਕਿੰਗ ਮੌਕਾ ਪੇਸ਼ ਕੀਤਾ ਜਾਵੇਗਾ।

[ਆਈਜ਼ੈਕ ਓਲੋਲਾਫੇ ਜੂਨੀਅਰ \(Isaac Olowolafe Jr.\)](#), ਡ੍ਰੀਮ ਮੇਕਰ ਵੈਂਚਰਸ (ਡੀ.ਐਮ.ਵੀ.) (Dream Maker Ventures) (DMV) ਦੇ ਫਾਊਂਡਰ ਅਤੇ ਜਨਰਲ ਪਾਰਟਨਰ ਹਨ। ਇਹ ਟੋਰੋਂਟੋ ਦੀ ਸ਼ੁਰੂਆਤੀ ਵੈਂਚਰ ਕੰਪਨੀ ਹੈ। ਉਹ ਅਵਾਰਡ-ਜੇਤੂ ਗੀਅਰ ਇਸਟੇਟ ਉੱਦਮੀ, ਏਂਜਲ ਨਿਵੇਸ਼ਕ ਅਤੇ ਸਮਾਜ ਸੇਵਕ ਵੀ ਹਨ। [ਵੇਸ ਹਾਲ \(Wes Hall\)](#), ਕੈਨੇਡੀਅਨ ਕਾਉਂਸਿਲ ਆਫ ਬਿਜਨੇਸ ਲੀਡਰਸ ਅਗੇਂਸਟ ਐਂਟੀ-ਬਲੈਕ ਸਿਸਟੇਮਿਕ ਰੇਸਿਜ਼ਮ (Canadian Council of Business Leaders Against Anti-Black Systemic Racism) ਅਤੇ ਬਲੈਕਨੋਰਥ ਇਨੀਸ਼ੀਏਟਿਵ (BlackNorth Initiative) ਦੇ ਫਾਊਂਡਰ ਅਤੇ ਚੇਅਰਮੈਨ ਹਨ। ਹਾਲ, ਡ੍ਰੈਗਨਸ ਡੇਨ (Dragon's Den) ਦੇ ਸਭ ਤੋਂ ਨਵੇਂ ਮੈਂਬਰ ਵੀ ਹਨ ਅਤੇ ਮਰਜਰਸ ਅਤੇ ਐਕਵੀਜਿਸ਼ਨ ਵਿੱਚ ਆਪਣੀ ਸਾਲਾਂ ਦੀ ਮੁਹਾਰਤ, ਡੇਨ ਅਤੇ ਕੈਨੇਡਾ ਦੇ ਭਵਿੱਖੀ ਉੱਦਮੀਆਂ ਲਈ ਲੈ ਕੇ ਆਉਂਦੇ ਹਨ।

[ਕੋਲੀਜ਼ਨ \(Collision\)](#), ਉੱਤਰੀ ਅਮਰੀਕਾ (North America) ਵਿੱਚ ਸਭ ਤੋਂ ਵੱਧ ਤੇਜ਼ੀ ਨਾਲ ਵਧ ਰਹੀ ਟੈਕ ਕਾਨਫਰੰਸ ਹੈ, ਇਹ “ਦੁਨੀਆ ਦੇ ਸਭ ਤੋਂ ਵਧੀਆ ਸਪੀਕਰਾਂ”, ਟੈਕ ਦੀਆਂ ਮੁੱਖ ਕੰਪਨੀਆਂ ਅਤੇ ਟੈਪ ਮੀਡੀਆ ਨੂੰ ਇਕੱਠੇ ਲਿਆਉਂਦੀ ਹੈ। ਇਹ ਤੀਜੀ ਵਾਰ ਹੈ, ਜਦੋਂ ਸਿਟੀ ਆਫ ਬ੍ਰੈਮਪਟਨ ਗਲੋਬਲ ਕਾਰਜਕਰਮ ਵਿੱਚ ਹਿੱਸਾ ਲਵੇਗੀ। 2021 ਵਿੱਚ, ਇਕੋਨੋਮਿਕ ਡਿਵੈਲਪਮੈਂਟ ਆਫਿਸ ਨੇ ਵਰਚੁਅਲ (ਆਭਾਸੀ) ਕਾਨਫਰੰਸ ਵਿੱਚ ਹਿੱਸਾ ਲਿਆ ਸੀ, ਜਿਸ ਵਿੱਚ ਬ੍ਰਾਜ਼ੀਲ (Brazil) ਤੋਂ ਭਾਰਤ (India) ਤੱਕ, 141 ਦੇਸ਼ਾਂ ਵਿੱਚ 38,000 ਭਾਗੀਦਾਰਾਂ ਨੂੰ ਔਨਲਾਈਨ ਅਤੇ 1,200 ਸਟਾਰਟ ਅਪਸ ਦੇ ਸਾਮ੍ਹਣੇ, ਸਿਟੀ ਆਫ ਬ੍ਰੈਮਪਟਨ ਨੂੰ ਪ੍ਰਦਰਸ਼ਿਤ ਕੀਤਾ ਅਤੇ ਬ੍ਰੈਮਪਟਨ ਦੇ ਇਨੋਵੇਸ਼ਨ ਡਿਸਟ੍ਰਿਕਟ (Innovation District) ਨੂੰ ਉਜਾਗਰ ਕੀਤਾ ਅਤੇ ਗਲੋਬਲ ਦਰਸ਼ਕਾਂ ਦੇ ਸਾਮ੍ਹਣੇ, ਬ੍ਰੈਮਪਟਨ BHive (Brampton BHive) ਦਾ ਪ੍ਰਚਾਰ ਕੀਤਾ। 2019 ਵਿੱਚ, ਸਿਟੀ ਦੇ ਨੁਮਾਇੰਦੇ, ਲਿਸਬਨ, ਪੁਰਤਗਾਲ (Lisbon, Portugal) ਗਏ ਅਤੇ ਵੈਬ ਸਮਿਟ (Web Summit) ਵਿੱਚ ਹਿੱਸਾ ਲਿਆ, ਜਿਸ ਵਿੱਚ ਉਹਨਾਂ ਨੇ, ਗਲੋਬਲ ਪੈਮਾਨੇ ਤੇ ਸਿਟੀ ਦੇ ਬੇਜੇੜ ਨਿਵੇਸ਼ ਮੌਕਿਆਂ ਨੂੰ ਉਜਾਗਰ ਕਰਦੇ ਹੋਏ, 70,000 ਭਾਗੀਦਾਰਾਂ ਨੂੰ “ਬ੍ਰੈਮਪਟਨ ਇਜ਼ ਨਾਓ” ਬਾਰੇ ਦੱਸਿਆ।

ਬ੍ਰੈਮਪਟਨ ਵਿੱਚ ਕਾਊਂਟਡਾਊਨ ਟੂ ਕੋਲੀਜ਼ਨ ਨੂੰ ਨਾ ਛੱਡੋ! 18 ਮਈ ਨੂੰ ਦ ਰੋਜ਼ ਥਿਏਟਰ ਵਿਖੇ ਮੁਫਤ ਕਾਰਜਕਰਮ ਲਈ, [ਇੱਥੇ ਰਜਿਸਟਰ ਕਰੋ \(Register here\)](#)। ਕੋਲੀਜ਼ਨ 2022 ਵਿੱਚ ਸਿਟੀ ਆਫ ਬ੍ਰੈਮਪਟਨ ਬਾਰੇ ਹੋਰ ਜਾਣਕਾਰੀ ਲਈ, [investbrampton.ca/collision-2022](http://investbrampton.ca/collision-2022) ਤੇ ਜਾਓ।

**ਬ੍ਰੈਂਪਟਨ ਇਨੋਵੇਸ਼ਨ ਮੋਬਾਈਲ (Brampton Innovation Mobile)**

ਈ.ਡੀ.ਓ. ਸਟ੍ਰੀਟਸ ਤੇ ਆ ਰਿਹਾ ਹੈ! ਕਾਊਂਟਡਾਊਨ ਟੂ ਕੇਲੀਸ਼ਨ ਦੇ ਦੌਰਾਨ, ਟੀਮ ਇੱਕ ਨਵੀਂ, ਪੂਰੀ ਤਰ੍ਹਾਂ ਨਾਲ ਰੈਪ ਕੀਤੀ ਹੋਈ ਬ੍ਰੈਂਪਟਨ ਟ੍ਰਾਂਜ਼ਿਟ ਦੀ ਬੱਸ ਤੋਂ ਪਰਦਾ ਚੁੱਕਣ ਲਈ ਉਤਸ਼ਾਹਿਤ ਹੈ, ਜੋ ਨਾ ਸਿਰਫ ਇਨੋਵੇਸ਼ਨ ਡਿਸਟ੍ਰਿਕਟ ਅਤੇ ਬ੍ਰੈਂਪਟਨ ਦੇ ਸਟਾਰਟ ਅਪਸ, ਫਾਊਂਡਰਾਂ ਅਤੇ ਉੱਦਮੀਆਂ ਲਈ ਉਪਲਬਧ ਵਸੀਲਿਆਂ ਦੀ ਰੋਜ਼ ਵਿੱਚ ਵਾਧਾ ਕਰਨ ਵਿੱਚ ਮਦਦ ਕਰੇਗੀ, ਬਲਕਿ ਲੋਕਲ ਆਊਟਰੀਚ ਪਹਿਲਕਦਮੀਆਂ ਦੀ ਹਿਮਾਇਤ ਵਿੱਚ ਵੀ ਮਦਦ ਕਰੇਗੀ।

**ਹਵਾਲੇ**

“ਕਾਊਂਟਡਾਊਨ ਟੂ ਕੇਲੀਸ਼ਨ ਸ਼ੁਰੂ ਹੋ ਰਿਹਾ ਹੈ! ਪਿਛਲੇ ਸਾਲ ਕੇਲੀਸ਼ਨ ਵਿੱਚ ਸਫਲਤਾਪੂਰਬਕ ਪ੍ਰਦਰਸ਼ਨ ਕਰਨ ਤੋਂ ਬਾਅਦ, ਅਸੀਂ ਇਸ ਸਾਲ ਵੀ ਦੁਨੀਆਂ ਨੂੰ ਇਹ ਦਿਖਾਉਣ ਲਈ ਤਿਆਰ ਹਾਂ ਕਿ ਬ੍ਰੈਂਪਟਨ ਕੀ ਹੈ। ਅਸੀਂ ਕੈਨੇਡਾ ਵਿੱਚ ਇੱਕ ਵੱਡਾ ਟੈਕ ਹਬ ਬਣਨ ਵੱਲ ਤੇਜ਼ੀ ਨਾਲ ਅੱਗੇ ਵਧ ਰਹੇ ਹਾਂ ਅਤੇ ਅਸੀਂ ਕੇਲੀਸ਼ਨ ਵਿੱਚ ਦੂਜਾ ਰੋਮਾਂਚਕ ਸਾਲ ਸ਼ੁਰੂ ਕਰਨ ਲਈ, ਚੁਣੇ ਗਏ ਛੇ ਸ਼ਹਿਰਾਂ ਵਿੱਚੋਂ ਇੱਕ ਹੋਣ ਤੇ ਸਨਮਾਨਿਤ ਮਹਿਸੂਸ ਕਰ ਰਹੇ ਹਾਂ।”

- ਪੈਟਰਿਕ ਬ੍ਰਾਊਨ (Patrick Brown), ਮੇਅਰ, ਸਿਟੀ ਆਫ ਬ੍ਰੈਂਪਟਨ

“ਬ੍ਰੈਂਪਟਨ ਮੌਕਿਆਂ ਦਾ ਸ਼ਹਿਰ ਹੈ, ਜਿੱਥੇ – ਸਾਡੇ ਇਨੋਵੇਸ਼ਨ ਡਿਸਟ੍ਰਿਕਟ ਅਤੇ BHive ਵਰਗੇ ਵਸੀਲਿਆਂ ਦੇ ਨਾਲ – ਸਾਡੇ ਉੱਦਮੀ ਅਤੇ ਸਟਾਰਟ ਅਪਸ ਵਧ-ਫੁੱਲ ਸਕਦੇ ਹਨ। ਮੈਂ ਹਰ ਕਿਸੇ ਨੂੰ ਸਲਾਹ ਦਿੰਦਾ ਹਾਂ ਕਿ ਭਵਿੱਖ ਨੂੰ ਲੈ ਕੇ ਪ੍ਰੇਰਿਤ ਹੋਣ ਅਤੇ ਜੂਨ ਦੇ ਅੰਤ ਵਿੱਚ ਕੇਲੀਸ਼ਨ ਕਾਨਫਰੰਸ ਲਈ ਤਿਆਰੀ ਕਰਨ ਲਈ, ਕਾਊਂਟਡਾਊਨ ਟੂ ਕੇਲੀਸ਼ਨ ਲਈ ਰਜਿਸਟਰ ਕਰੋ।”

- ਮਾਰਟਿਨ ਮੇਡੇਇਰੋਸ (Martin Medeiros), ਰੀਜਨਲ ਕਾਊਂਸਲਰ, ਵਾਰਡਸ 3 ਅਤੇ 4; ਚੇਅਰ, ਇਕੋਨੋਮਿਕ ਡਿਵੈਲਪਮੈਂਟ, ਸਿਟੀ ਆਫ ਬ੍ਰੈਂਪਟਨ

“ਕਾਊਂਟਡਾਊਨ ਟੂ ਕੇਲੀਸ਼ਨ ਇਸ ਸਾਲ ਦੇ ਮੁੱਖ ਸਮਾਗਮ ਦੀ ਉਮੀਦ ਵਿੱਚ ਪੂਰੇ ਕੈਨੇਡਾ ਵਿੱਚ ਆਪਣਾ ਰਸਤਾ ਬਣਾ ਰਿਹਾ ਹੈ ਅਤੇ ਉਹ ਇੱਥੇ ਬ੍ਰੈਂਪਟਨ ਵਿੱਚ ਰੁਕ ਰਹੇ ਹਨ, ਕਿਉਂਕਿ ਇਹ ਨਵੀਨਤਾ, ਵਿਚਾਰਾਂ ਅਤੇ ਮੌਕਿਆਂ ਲਈ ਜਗ੍ਹਾ ਹੈ। ਅੱਜ ਹੀ ਆਪਣੀਆਂ ਮੁਫਤ ਟਿਕਟਾਂ ਪ੍ਰਾਪਤ ਕਰੋ ਅਤੇ ਵੇਸ ਹਾਲ, ਆਈਜ਼ੈਕ ਓਲੇਓਲਾਫੇ ਜੂਨੀਅਰ ਅਤੇ ਬ੍ਰੈਂਪਟਨ ਦੇ ਆਪਣੇ ਹੀ ਸਟਾਰਟ-ਅਪ ਸੁਪਰਸਟਾਰਾਂ ਤੋਂ ਪ੍ਰੇਰਿਤ ਹੋਵੋ।”

- ਪਾਲ ਵਿਸੇਂਟ (Paul Vicente), ਰੀਜਨਲ ਕਾਊਂਸਲਰ, ਵਾਰਡਸ 1 ਅਤੇ 5; ਵਾਈਸ-ਚੇਅਰ, ਇਕੋਨੋਮਿਕ ਡਿਵੈਲਪਮੈਂਟ, ਸਿਟੀ ਆਫ ਬ੍ਰੈਂਪਟਨ

“ਸਿਟੀ ਆਫ ਬ੍ਰੈਂਪਟਨ ਨੂੰ, ਵੇਸ ਹਾਲ, ਆਈਜ਼ੈਕ ਓਲੇਓਲਾਫੇ ਜੂਨੀਅਰ ਅਤੇ ਕਾਊਂਟਡਾਊਨ ਟੂ ਕੇਲੀਸ਼ਨ ਕਾਰਜਕਰਮ ਦੀ ਮੇਜ਼ਬਾਨੀ ਕਰਨ ਤੇ ਮਾਣ ਹੈ। ਸਾਡਾ ਇਕੋਨੋਮਿਕ ਡਿਵੈਲਪਮੈਂਟ ਆਫਿਸ, ਦੁਨੀਆਂ ਨੂੰ ਇਹ ਦਿਖਾਉਣ ਲਈ ਤਿਆਰ ਹੈ ਕਿ ਬ੍ਰੈਂਪਟਨ, ਉੱਦਮ ਸਬੰਧੀ ਥਾਂ ਵਿੱਚ ਇੱਕ ਵੱਡਾ ਖਿਡਾਰੀ ਹੈ ਅਤੇ ਕੇਲੀਸ਼ਨ 2021 ਦੀ ਸਫਲਤਾ ਤੋਂ ਬਾਅਦ, ਮੈਂ ਇਹ ਦੇਖਣ ਲਈ ਬੇਹੱਦ ਉਤਸ਼ਾਹਿਤ ਹਾਂ ਕਿ ਇਸ ਸਾਲ ਦੇ ਕਾਰਜਕਰਮ ਵਿੱਚ ਕੀ ਹੋਵੇਗਾ।”

- ਪਾਲ ਮੋਰਿਸਨ (Paul Morrison), ਇੰਟਰਿਮ ਚੀਫ ਐਡਮਿਨਿਸਟ੍ਰੇਟਿਵ ਅਫਸਰ, ਸਿਟੀ ਆਫ ਬ੍ਰੈਂਪਟਨ



## Media Release

ਕੈਨੇਡਾ ਵਿੱਚ ਸਭ ਤੋਂ ਵੱਧ ਤੇਜ਼ੀ ਨਾਲ ਵਧਣ ਵਾਲੇ ਸ਼ਹਿਰਾਂ ਵਿੱਚੋਂ ਇੱਕ ਦੇ ਤੌਰ ਤੇ, ਬ੍ਰੈਂਪਟਨ 700,000 ਲੋਕਾਂ ਅਤੇ 75,000 ਕਾਰੋਬਾਰੀਆਂ ਦਾ ਘਰ ਹੈ। ਅਸੀਂ ਜੋ ਵੀ ਕਰਦੇ ਹਾਂ, ਲੋਕਾਂ ਨੂੰ ਧਿਆਨ ਵਿੱਚ ਰੱਖ ਕੇ ਕਰਦੇ ਹਾਂ। ਅਸੀਂ ਸਾਡੇ ਵੱਨ-ਸੁਵੱਨੇ ਭਾਈਚਾਰਿਆਂ ਤੋਂ ਸਰਗਰਮ ਹੁੰਦੇ ਹਾਂ, ਅਸੀਂ ਨਿਵੇਸ਼ ਨੂੰ ਆਕਰਸ਼ਿਤ ਕਰਦੇ ਹਾਂ ਅਤੇ ਅਸੀਂ ਤਕਨੀਕ ਅਤੇ ਵਾਤਾਵਰਣ ਸਬੰਧੀ ਨਵੀਨਤਾ ਨੂੰ ਅੱਗੇ ਵਧਾਉਣ ਦੇ ਸਫ਼ਰ ਤੇ ਹਾਂ। ਅਸੀਂ ਇੱਕ ਅਜਿਹਾ ਸਿਹਤਮੰਦ ਸ਼ਹਿਰ ਬਣਾਉਣ ਵਿੱਚ ਉੱਨਤੀ ਲਈ ਭਾਈਵਾਲੀ ਕਰਦੇ ਹਾਂ, ਜੋ ਸੁਰੱਖਿਅਤ, ਸਥਿਰ ਅਤੇ ਸਫਲ ਹੋਵੇ। ਸਾਡੇ ਨਾਲ [Twitter](#), [Facebook](#), ਅਤੇ [Instagram](#) ਤੇ ਜੁੜੋ। [www.brampton.ca](http://www.brampton.ca) ਤੇ ਹੋਰ ਜਾਣੋ।

### ਮੀਡੀਆ ਸੰਪਰਕ

ਸਿਟੀ ਆਫ ਬ੍ਰੈਂਪਟਨ ਮਲਟੀਕਲਚਰਲ ਮੀਡੀਆ  
[multiculturalmedia@brampton.ca](mailto:multiculturalmedia@brampton.ca)